

**NAHAR SPINNING MILLS LIMITED**

Regd. Office: 373, Industrial Area-A, Ludhiana - 141 003  
 CIN NO.: L17115PB1980PLC004341  
 E-MAIL: secnsm@owmnahar.com, Website: www.owmnahar.com  
 Ph. 0161-2600701, Fax: 0161-2222942

Notice is hereby given pursuant to Regulation 47 read with Regulation 29 of the Securities and Exchange Board of India (Listing Obligations and Disclosure Requirements) Regulation, 2015 that the meeting of the Board of Directors of the company is scheduled to be held on **Monday, 11th day of November, 2019** at the Registered Office of the Company, to consider and approve the un-audited Financial Results for the quarter and half year ended 30th September, 2019.

Further, in accordance to the Regulation 46 of the Securities and Exchange Board of India (Listing Obligations and Disclosure Requirements) Regulation, 2015, the information of the aforesaid meeting is also available on the website of the Company i.e. [www.owmnahar.com](http://www.owmnahar.com) and the website of the Stock Exchanges where the company's shares are listed viz. BSE Limited ([www.bseindia.com](http://www.bseindia.com)) and National Stock Exchange of India Limited ([www.nseindia.com](http://www.nseindia.com)).

For Nahar Spinning Mills Limited  
 Sd/-  
 Brij Sharma  
 Place: Ludhiana  
 Date: 31.10.2019 (Company Secretary)

**KONARK COMMERCIAL LTD**

CIN: L51109AS1988PLC002916  
 Registered Office: B. R. Chandak Market, Marwari Patti, Ward No 6 Guwahati-785001  
 Phone: +91-0361-2516223  
 E-mail: [konarkcommerciallimited@gmail.com](mailto:konarkcommerciallimited@gmail.com)  
 Website: [www.konarkcommercial.com](http://www.konarkcommercial.com)

**NOTICE**  
 Pursuant to Regulation 47 of the SEBI (Listing Obligations and Disclosure Requirements) Regulations, 2015, notice is hereby given that a meeting of the Board of Directors of Konark Commercial Ltd is scheduled to be held on Monday, November 11, 2019, at 12.30 p.m. at the Registered Office of the Company at B. R. Chandak Market, Marwari Patti, Ward No. 6, Jorhat, Guwahati-785001, to consider and approve, inter-alia, the Unaudited Financial Results of the Company for the quarter and half year ended September 30, 2019 prepared in accordance with the Indian Accounting Standards (Ind AS).

Information in this regard is also available on the Company's website and on the Metropolitan Stock Exchange of India Limited's website, viz. [www.konarkcommercial.com](http://www.konarkcommercial.com) and [www.mseil.in](http://www.mseil.in).

By Order of the Board  
 For Konark Commercial Ltd.  
 Sd/-  
 Vishal Kumar Sharma  
 Whole Time Director  
 Place: Assam  
 Date: October 31, 2019  
 DIN: 07310503

**P H CAPITAL LIMITED**

Regd. Office: 5-D, Kakad House, 5th Floor, A-Wing Opp. Liberty Cinema, New Marine Lines, Mumbai - 400 020  
 CIN: L74140MH1973PLC016436  
 Phone: 022-2201 9473/022-2201 9417  
 Website: [www.phcapital.in](http://www.phcapital.in)  
 Email id: [phcapitaltd@gmail.com](mailto:phcapitaltd@gmail.com)

**NOTICE**

Notice is hereby given that a meeting of the Board of Directors of the Company is scheduled to be held on Monday, November 11th, 2019 at 5-D, Kakad House, 5th Floor, A-Wing Opp. Liberty Cinema, New Marine Lines Mumbai - 400 020 to consider and approve the Unaudited Financial Results of

**HARRISONS MALAYALAM LIMITED**

Regd. Office: 24/1624, Bristow Road, Willingdon Island, Cochin - 682 003  
 CIN: L01119KL1978PLC002947  
 e-mail: [hmlcorp@harrisonsmalayalam.com](mailto:hmlcorp@harrisonsmalayalam.com)  
 Website: [www.harrisonsmalayalam.com](http://www.harrisonsmalayalam.com)

**NOTICE**

Notice is hereby given in compliance with Regulation 29 read with Regulation 47 of the SEBI (Listing Obligations and Disclosure Requirements) Regulations, 2015, that a meeting of the Board of Directors of the Company will be held on **Monday, November 11, 2019**, to approve, inter alia, the Unaudited Financial Results for the Quarter and Half year ended September 30, 2019.

This intimation is also available on the website of BSE Limited ([www.bseindia.com](http://www.bseindia.com)) and National Stock Exchange of India Limited ([www.nseindia.com](http://www.nseindia.com)) where the Company's equity shares are listed and is also available on the website of the Company [www.harrisonsmalayalam.com](http://www.harrisonsmalayalam.com).

By order of the Board of Directors  
 For HARRISONS MALAYALAM LIMITED  
 Sd/-  
 Binu Thomas  
 Cochin - 3  
 31.10.2019 (Company Secretary)

**NAHAR POLY FILMS LIMITED**

Regd. Office: 376, Industrial Area-A, Ludhiana - 141 003  
 CIN NO.: L17115PB1988PLC008820  
 E-MAIL: [secnel@owmnahar.com](mailto:secnel@owmnahar.com), Website: [www.owmnahar.com](http://www.owmnahar.com)  
 Ph. 0161-2665000, Fax: 0161-2222942

Notice is hereby given that pursuant to Regulation 47 of the SEBI (Listing Obligations and Disclosure Requirements) Regulations, 2015 the meeting of the Board of Directors is scheduled to be held on **Monday, the 11th day of November, 2019** at the Registered Office of the Company to consider and approve the Un-audited Financial Results for the quarter and half year ended 30th September, 2019.

The intimation is also available on the Company's website at [www.owmnahar.com](http://www.owmnahar.com) and website of the Stock Exchanges where the shares of the Company are listed i.e. [www.bseindia.com](http://www.bseindia.com) and [www.nseindia.com](http://www.nseindia.com).

For Nahar Poly Films Limited  
 Sd/-  
 Bhoomika  
 Place: Ludhiana  
 Dated: 31.10.2019 (Company Secretary)

**RAMGOPAL POLYTEX LIMITED**

CIN: L17110MH1981PLC024145  
 Regd. Office: Greentex Clearing House, B - 1, 2 & 3, Gosrani Compound, Rehal Village, Bhiwandi, District Thane - 421302.  
 Corp. Office: 701, Tulsiani Chambers, Free Press Journal Marg, Nariman Point, Mumbai - 400021.  
 Tel: +91 22 22834838 Fac: +91 22 22851085,  
 E-mail id: [rpcompliance@ramgopalpolytex.com](mailto:rpcompliance@ramgopalpolytex.com)  
 Website: [www.ramgopalpolytex.com](http://www.ramgopalpolytex.com)

**NOTICE**

Notice is hereby given that pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, that the meeting of the Board of Directors of the Company will be held at the Corporate Office on Thursday, November 07, 2019, inter-alia, to consider and take on record the Unaudited Financial Results of the Company for the quarter and half year ended September 30, 2019 with

**Genus**  
 energizing lives

**GENUS PAPER & BOARDS LIMITED**  
 (CIN: L21098UP2012PLC048300)  
 Regd. Office: Vill. Aghwanpur, Kanth Road, Moradabad-244001 (U.P.)  
 Phone: 0591-2511171, Fax: 0591-2511242  
 Website: [www.genuspaper.com](http://www.genuspaper.com), Email: [cs@genuspaper.com](mailto:cs@genuspaper.com)

**NOTICE**

NOTICE is hereby given pursuant to Regulation 29 of the Securities and Exchange Board of India (Listing Obligations and Disclosure Requirements) Regulations, 2015 that a Meeting of the Board of Directors of the Company will be held on November 09, 2019, inter-alia, to consider, approve and take on record the Unaudited Financial Results of the Company for the quarter and half year ended September 30, 2019.

By order of the Board  
 Sd/-  
 Anuj Ahluwalia  
 Place: Moradabad  
 Date: 31-October-2019  
 Company Secretary

**ADVANCE METERING TECHNOLOGY LIMITED**

CIN: L31401DL2011PLC271394  
 Registered Office: E-8/1, Near Geeta Bhawan Mandir, Mahya Nagar, New Delhi-110017  
 Corporate Office: 06th Floor, Plot No. 19 & 20, Sector-142, Noida- 201304, U.P.  
 Tel: 0120 4531400 Email: [corporate@pkrgroup.in](mailto:corporate@pkrgroup.in)  
 Web: [www.pkrgroup.in](http://www.pkrgroup.in)

**NOTICE**

Notice is hereby given that the meeting of the Board of Directors of the Company will be held on Thursday, 14th November 2019 at 10.30 a.m. at Corporate Office of the company, inter-alia, to consider, approve and take on record, the Un-audited Financial Results for the Quarter (Q2) and Half year ended 30th September, 2019. (visit: [www.pkrgroup.in](http://www.pkrgroup.in) & [www.bseindia.com](http://www.bseindia.com))

By order of the Board  
 For Advance Metering Technology Limited  
 Sd/-  
 Rakesh Dhody  
 AVP (Corporate Affairs)  
 & Company Secretary  
 Place: Noida  
 Date: 31.10.2019

**CALCOM VISION LIMITED**

Regd. Office: C-41, Defence Colony, New Delhi-110 024  
 Website: [www.calcomindia.com](http://www.calcomindia.com), Ph: (0120) 2569761  
 Email: [corp.compliance@calcomindia.com](mailto:corp.compliance@calcomindia.com)  
 CIN: L92111DL1985PLC021095

**NOTICE**

Pursuant to Regulation 29 of the SEBI (Listing Obligations and Disclosure Requirements) Regulations, 2015, notice is hereby that the meeting of the Board of Directors of the Company will be held on Saturday, the 9th November, 2019 inter-alia to consider and approve the Unaudited Financial Results of the Company for the quarter and half year ended 30th September, 2019.

The notice is also available on company's website- [www.calcomindia.com](http://www.calcomindia.com) and BSE Ltd. website- [www.bseindia.com](http://www.bseindia.com).

By order of the Board  
 Sd/-  
 (Aayushi Jindal)  
 Place: New Delhi  
 Date : 31.10.2019  
 Company Secretary

**NAHAR CAPITAL AND FINANCIAL SERVICES LIMITED**

Regd. Office: 375, Industrial Area-A, Ludhiana - 141 003  
 CIN : L45202PB2006PLC029968,  
 E-mail: [secnscfs@owmnahar.com](mailto:secnscfs@owmnahar.com), Website: [www.owmnahar.com](http://www.owmnahar.com)  
 Ph. 0161-2600701, Fax: 0161-2222942

Notice is hereby given pursuant to Regulation 47 read with Regulation 29 of the Securities and Exchange Board of India (Listing Obligations and Disclosure Requirements) Regulation, 2015 that the meeting of the Board of Directors of the company is scheduled to be held on **Monday, 11th day of November, 2019** at the Registered Office of the Company, to consider and approve the un-audited Financial Results for the quarter and half year ended 30th September, 2019.

Further, in accordance to the Regulation 46 of the Securities and Exchange Board of India (Listing Obligations and Disclosure Requirements) Regulation, 2015, the

**India needs low tariffs to draw supply chains, create jobs: Rajan**

GURDIP SINGH  
 Singapore, October 31

**FORMER RESERVE BANK OF India (RBI) governor Raghuram Rajan on Thursday said a low tariff environment was necessary for India to engage globally, draw supply chains and create more jobs.**

"Our problems, in general, is overly high tariffs rather than overly low tariffs. There may be some cleverness we need to figure out what works best," Rajan said after releasing his latest book, *The Third Pillar: How Markets and the State Leave the Community Behind*.

"I would say engaging in such a way that we bring more supply chains to India and create more job opportunities," he said, noting that one of India's big issues is how to become a part of both the regional as well as international



supply chains. "Unless we bring down the level of tariffs, I think it is going to be very hard. You still have tariffs if the entity wants to produce in the domestic market," said Rajan.

"If you want to negotiate tariffs, be clever about it but being part of this structure is really necessary to create jobs we need," said Rajan, who is a Katherine Dusak Miller Distinguished

